

# PHF LEASING LIMITED

Regd. & Corp. Office : 923, G.T. Road, Jalandhar (Pb.) INDIA  
Ph. : 0181-4639903-06  
email : phf\_leasingltd@yahoo.co.in  
Website : www.phfleasing.com  
CIN No. : L65110PB1992PLC012488



To,  
**Head- Listing & Compliance**  
**Metropolitan Stock Exchange of India Limited (MSEI)**  
Building A, Unit 205A, 2nd Floor,  
Piramal Agastya Corporate Park,  
L.B.S Road, Kurla West, Mumbai - 400 070

## **Sub: Newspaper Advertisement of Notice of the Board Meeting**

Pursuant to Regulation 47 of the Securities and Exchange Board of India (Listing Obligations and Disclosure Requirements) Regulations, 2015, please find enclosed herewith the clippings of newspaper advertisements of the Notice of the Board Meeting of M/s PHF Leasing Limited (“the Company”) to be held on Friday, the 13<sup>th</sup> day of August, 2021 *inter alia* to consider standalone audited financial statements for the quarter ended June 30, 2021.

The advertisement has been published on August 8, 2021 in the following newspapers:

1. Financial Express (English)
2. Nawan Zamana (Punjabi)

Kindly take the same on record.

**For and on behalf of**  
**M/s PHF Leasing Limited**

**Vijay Kumar Sareen**  
**Whole-time Director**  
**DIN: 07978240**  
**Add: House No. 20, 21, Near DAV College,**  
**Surya Vihar, Jalandhar – 144008, Punjab**

**Date: August 9, 2021**  
**Place: Jalandhar**

**S.P. APPARELS LIMITED**  
 Registered Office: 39-A, Extension Street, Kakattipur, Avinashi 414154, Tirupur District, Tamil Nadu  
 Tel: +91 4296-714000, Website: www.spapparels.com  
 Email: cs@spapparels.com  
 CIN: L18101T2205PLC012295

**NOTICE**  
 Pursuant to Regulation 47(1)(a) of the Securities and Exchange Board of India (Listing Obligations and Disclosure Requirements) Regulations, 2015, notice is hereby given that a Meeting of Board of Directors of the Company is scheduled to be held on Friday, August 13, 2021 at the Registered Office: 39-A, Extension Street, Kakattipur, Avinashi - 414154, Tirupur District, Tamil Nadu, to inter-alia consider, approve and take on record the unaudited Standalone & Consolidated Financial Results of the Company for the Quarter ended 30<sup>th</sup> June, 2021 and the draft Notice of the 16th Annual General Meeting of the Company for the year ended 31<sup>st</sup> March, 2021 & to authorise issuance thereof and Wholly owned subsidiary Company.

The above notice will also be available on website of the Company www.spapparels.com and in website of the stock exchange at www.bseindia.com and www.nseindia.com.

For S.P. Apparels Limited  
 Sd/-  
 K. Vinodhini  
 Company Secretary and Compliance Officer  
 Place: Avinashi  
 Date: 07<sup>th</sup> August, 2021

**Canara Bank**  
 Stressed Asset Management Branch,  
 C-3, 11th Floor, BDA Shopping Complex,  
 Opposite Moolchand Hospital, New Delhi - 110024  
 (A Government of India Undertaking)

**CORRIGENDUM**  
 Ref.: 19208/SALE-HAPPY/AUG-2021  
 Date: 06-08-2021

With reference to our advertisement on 01.08.2021 for sale of property under SARFAESI Act 2002 for property comprising of Land measuring 1 Bigha (1008 sq. yards) situated at Kharsa No. 92/8 min (0-07) & 92/9/1 Min (0-13) situated in the revenue estate of village Mundka, Delhi-110041 in the case of M/S Happy Acoustics Pvt. Ltd. Authorised Officer, Syndicate Bank should be read as authorised officer, CANARA BANK

Authorised Officer  
**CANARA BANK**

**पंजाब नैशनल बैंक Punjab National Bank**  
 ...भरोसे का प्रतीक... the name you can BANK upon!

**POSSESSION NOTICE (For Immovable Property)**

Whereas, The undersigned being the Authorized Officer of the Punjab National Bank under the Securitisation and Reconstruction of Financial Assets & Enforcement of Security Interest Act, 2002, and in exercise of powers conferred under Section 13 (12) read with rule 3 of the Security Interest (Enforcement) Rules, 2002, issued demand notices on the dates mentioned against each account calling upon the respective Borrowers/Guarantors/Mortgagors to repay the amount as mentioned against each account within 60 days from the date of receipt of the said notice(s). The Borrowers/Guarantors/Mortgagors having failed to repay the amount, notice is hereby given to the Borrowers/Guarantors/Mortgagors and the public in general that the undersigned has taken possession of the properties described herein below in exercise of powers conferred on him/her under Section 13(4) of the said Act read with Rule 8 of the Security Interest (Enforcement) Rules, 2002 on the dates mentioned against each account. The Borrowers/Guarantors/Mortgagors in particular and the public in general is hereby cautioned not to deal with the properties and any dealing with the properties will be subject to the charge of Punjab National Bank for the amounts and interest thereon. The Borrowers/Guarantors/Mortgagors attention is invited to provisions of sub section (8) of section 13 of the Act, in respect of time available, to redeem the secured assets.

S. No.	Name of the Branch/Borrower/ Guarantor	Description of Mortgaged Immovable Property	Date of Demand Notice	Date of possession notice affixed	Amount outstanding as on the date of demand notice
1.	Branch: Purota Borrower: Mr. Upendra Singh Negi S/o Rajendra Singh Negi Guarantor: Mr. Kender Singh S/o Shri Sunder Singh.	All the Property bearing Khatauni Khata No. 0144 ke khet no 0817 ma, Measuring 0.007 hectare and 0818 ma measuring 0.002 hectare, 0820 ma measuring 0.001 hectare total measuring 0.010 hectare situated at gram korna patti kamalsirai, Tehsil Purota Dist- Uttarkashi. Owner of Property: Mr. Upendra Singh Negi S/o Rajendra Singh Negi. Bounded: East: House of Sh. Sunil, West: House of Sh. Mamraj, North: House of Sh. Lyber Singh, South: House of Sh. Rana.	04.06.2016	03.08.2021	Rs. 9,74,334/- + interest and other charges
2.	Branch: Joshimath Borrower: 1. Sh. Pawan Khanduri S/o Sh. Pashupati Khanduri, 2. Sh. Subhash Nawnani, 3. Sh. Asha Ram Semwal S/o Datt Ram Semwal	All the Part and Parcel agriculture land constructions and super structure there of having fasali Year 1417 to 1422, Khatauni Khata No. 1389, rakaba 0.063 Hect i.e. 03. Na. 02 Mu. Bhoomi situated a village Ravigram Joshimath Tehsil Joshimath, District Chamoli, Sale Deeds Registered in Bahi, 1, Zild No 33, Page 221 at Sr No. 218 on Dated 21-10-2013, in favour of Sh. Sh. Pawan Khanduri S/o Sh. Pashupati Khanduri. Bounded: East: Bhoomi Mangal Singh and others, West: Bhoomi Rajendra Prasad and others, North: Bhoomi Mangal Singh and others, South: Bhoomi Shanta Devi and others.	21.12.2019	05.08.2021	Rs. 12,51,790/- + interest and other charges
3.	Branch: Gundiya Gaon Borrower: Mr. Balveer Singh S/o Kehru, Guarantor: Sh. Mohan Lal S/o Bakhatwar.	All the Property bearing Khatauni Khata No. 008 Kharsa No 534 Measuring 0.010 out of 0.013 hectare inherited at village Ramagon Patti Ramasirai, Tehsil Purota Dist-Uttarkashi. Original sale deed no 442/13 dated 04-09-2013. Owner of property: Mr. Balveer Singh S/o Kehru. Bounded: East: Land bearing Kharsa no 527, West: Part Land bearing Kharsa no 525, North: Land bearing Kharsa no 528, South: Part Land bearing Kharsa no 525.	04.05.2017	03.08.2021	Rs. 3,10,019/- + interest and other charges
4.	Branch: Joshimath Borrower: 1. Sh. Dayal Singh S/o Than Singh, 2. Sh. Mohan Singh Rawat S/o Sh. Narayan Singh Rawat	All the Part and Parcel of the Plot of the Land Khatauni Khata No. 31 Khet No.3178, having area 0.010 Hect or 8 Mutthi Bhum situated in revenue village Ravigram Joshimath Sale Deeds Registered in Book No. 1 Volume No.30 Document No. 8 at Page No.8 on 05-10-2005 in favour of Sh. Dayal Singh S/o Than Singh. Bounded: East: Land of Surya Prakesh, West: Land of Kalam Singh Rana, North: Land of Murali Singh Rana, South: Sh. Dubbar Singh Rana.	29.10.2018	05.08.2021	Rs. 6,78,925/- + interest and other charges

Date: 07.08.2021 Place: New Tehri Authorised Officer, Punjab National Bank

**पंजाब नैशनल बैंक Punjab National Bank**  
 ...भरोसे का प्रतीक... the name you can BANK upon!

**Head Office, Security Division**  
 1st Floor, Plot No 4, Sector-10, Dwarka, New Delhi 110075

**TENDER NOTICE**

Punjab National Bank invites applications for **emplment of service providers for operation & maintenance of Electronic Security Systems at various multi-storied Premises of PNB in Delhi NCR**. Last date for application submission is **24.08.2021 upto 05.00 PM**

For details, visit our website <https://pnbindia.in>

Chief Manager (Security)

**PHF LEASING LIMITED**  
 Registered Office: 923, G.T Road, Jalandhar-144001, Punjab, INDIA  
 E-Mail: phf\_leasing@yaho.co.in; Website: www.phfleasing.com  
 TELEPHONE NO: 0181-4639903-06; CIN: L65110PB1992PLC012488

**PUBLIC NOTICE FOR TRANSFER OF EQUITY SHARES TO INVESTOR EDUCATION AND PROTECTION FUND (IEPF)**

Notice is hereby given pursuant to the provisions of the Companies Act, 2013 ("the Act") read with Investor Education and Protection Fund Authority (Accounting, Audit, Transfer and Refund) Rules, 2016 ("Rules") as amended from time to time, the equity shares of those members who have not claimed the dividend declared for the Financial Year 2013-2014, for a period of seven consecutive years will be due to be transferred by the Company to the Demat Account of Investor Education and Protection Fund Authority ("IEPF Authority").

The Company has also sent individual communication to each of the shareholders whose shares are liable to be transferred to DEMAT account of IEPF Authority. The details of such members are available on the website of the Company i.e. www.phfleasing.com.

In the event, valid claim for the dividend is not received from the shareholders on or before 14th September, 2021, the Company will proceed to transfer the equity shares in favour of IEPF Authority without any further notice.

The concerned shareholders holding shares in physical form and whose shares are liable to be transferred to IEPF Demat Account, may note that the Company will be issuing the duplicate share certificate(s) in lieu of the original share certificate(s) held by them for the purpose of transfer of shares to IEPF as per Rules and upon such issue, the original share certificate (s) which stand registered in their name will stand automatically cancelled and be deemed non- negotiable.

Members are cautioned that after the transfer of shares to the DEMAT Account of IEPFA, no claim shall be against the Company though the members would have right to claim the underlying shares from DEMAT Account of IEPF Authority in the manner prescribed in the IEPF Rules. For claiming unclaimed/unpaid dividend, the shareholders may contact the Registrar and Transfer Agent, M/s Skyline Financial Services (P) Limited Phone: 011-40450193-97, email: admin@skylinera.com or M/s PHF Leasing Limited, 923, G.T. Road, Jalandhar - 144001, Punjab, India, E-mail: phf\_leasing@yaho.co.in, Ph: 0181-4639904.

For and Behalf of PHF Leasing Limited  
 Sd/- Vijay Kumar Sareen  
 Whole-time Director, DIN: 07978240

Date: 07.08.2021 Place: Jalandhar

**PHF LEASING LIMITED**  
 Registered Office: 923, G.T Road, Jalandhar-144001, Punjab, INDIA  
 E-Mail: phf\_leasing@yaho.co.in; Website: www.phfleasing.com  
 TELEPHONE NO: 0181-4639903-06; CIN: L65110PB1992PLC012488

Pursuant to Regulation 29 read with Regulation 47 of the Securities and Exchange Board of India (Listing Obligations and Disclosure Requirements) Regulations, 2015, notice is hereby given that a meeting of the Board of Directors of the Company is scheduled to be held on Friday, August 13, 2021 inter alia to consider and approve the standalone unaudited financial statements of the Company for the quarter ended June 30, 2021.

The said notice may be accessed on the Company's website at [www.phfleasing.com](http://www.phfleasing.com) and may also be accessed on the Stock Exchange website at [www.mseil.in](http://www.mseil.in).

Date: 07.08.2021 Place: Jalandhar

For PHF Leasing Limited  
 Sd/- Vijay Kumar Sareen  
 Whole-time Director, DIN: 07978240

**RepcO Home Finance Limited**  
 CIN- L65922TN2000PLC044655  
 Registered Office: Repco Tower, No. 33, North Usman Road, T. Nagar, Chennai-600017  
 Corporate Office: Third Floor, Alexander Square, Old No.34 & 35, New No.2, Sardar Patel Road, Guindy, Chennai-600032  
 Ph: (044) - 4210 6650 Fax: (044) - 4210 6651;  
 E-mail: cs@repcohome.com | Website: www.repcohome.com

**NOTICE**

Notice is hereby given pursuant to Regulation 29 read with Regulation 47 of the SEBI (Listing Obligations and Disclosure requirements) Regulations 2015, that a meeting of the Board of Directors of the Company is scheduled to be held on Friday, August 13, 2021, inter alia to consider and approve the un-audited financial results of the Company for the quarter ended June 30, 2021.

A copy of the Notice and the financial results on approval shall be available on the Company's website at [www.repcohome.com](http://www.repcohome.com) and also on the website of the Stock Exchanges at [www.nseindia.com](http://www.nseindia.com) and [www.bseindia.com](http://www.bseindia.com).

Place: Chennai Date : 07.08.2021

For Repco Home Finance Limited  
 Sd/- Yashpal Gupta  
 Managing Director

**Bank of India BOI**  
 BUDHPUR BRANCH: Khasra No 227, Main Road, Budhpur, New Delhi - 110036; E Mail: budhpur.newdelhi@bankofindia.co.in  
 Phone: 011-27207545

**NOTICE U/S 13(2) OF THE SECURITISATION AND RECONSTRUCTION OF FINANCIAL ASSETS AND ENFORCEMENT OF SECURITY INTEREST ACT 2002**

At the request made by you, the Bank has granted to you various credit facilities aggregating to an amount of Rs. 6,10,000.00. We give hereunder details of various credit facilities granted by us and the outstanding dues thereunder as on the date of this notice:

Borrower Name	Nature of Facility	Sanctioned Limit	Outstanding Dues
Ajit Kumar Mishra R/o 45 Patparganj, Mayur Vihar, Delhi 110091	(a) Vehicle Loan	Rs. 6,10,000.00	Rs. 3,27,685.91 + Interest w.e.f. 31.03.2021

2. The aforesaid credit facilities granted by the Bank are secured by the following assets/securities (particulars of properties/assets charged to Bank) :-  
 (a) Hypothecation of vehicle i.e. Hyundai Xcent VVT SE (DL7CM3487) having engine no. G4LAGM024454 & chasis no. MALA841CLGM178695.

3. As you have defaulted in repayment of your dues to the Bank under the said credit facilities, we have classified your account as Non-Performing Asset with effect from 31.03.2021 in accordance with the directions/guidelines issued by the Reserve Bank of India.

4. For the reasons stated above, we hereby give you notice under Section 13(2) of the above noted Act and call upon you to discharge in full your liabilities by paying to the Bank sum of Rs.3,27,685.91 plus interest w.e.f. 31.03.2021 with further interest thereon @ 8.35% p.a. compounded with monthly rests, and all costs, charges and expenses incurred by the Bank, till repayment by you within a period of 60 days from the date of this notice, failing which please note that we will entirely at your risks as to costs and consequences exercise the powers vested with the Bank under Section 13 of the Securitisation and Reconstruction of Financial Assets and Enforcement of Security Interest Act, 2002, against the secured assets mentioned above.

5. While we call upon you to discharge your liability as above by payment of the entire dues to the Bank together with applicable interest, all costs, charges and expenses incurred by the Bank till repayment and redeem the secured assets, within the period mentioned above, please take important note that as per section 13(8) of the SARFAESI Act, the right of redemption of secured assets will be available to you only till the date of publication of notice for public auction or inviting quotations or tender from public or private treaty for transfer by way of lease, assignment or sale of the secured assets.

6. The amounts realised from exercising the powers mentioned above, will firstly be applied in payment of all costs, charges and expenses which are incurred by us and/or any expenses incidental thereto, and secondly in discharge of the Bank's dues as mentioned above with contractual interest from the date of this notice till the date of actual realisation and the residue of the money, if any, after the Bank's entire dues (including under any of your other dues to the Bank whether as borrower or guarantor) are fully recovered, shall be paid to you.

7. If the said dues are not fully recovered from the proceeds realised in the course of exercise of the said powers against the secured assets, we reserve our right to proceed against you and your other assets including by filing legal/recovery actions before Debts Recovery Tribunal/Courts, for recovery of the balance amount due along with all costs etc. incidental thereto from you.

8. Please take note that as per Sub-section (13) of the aforesaid Act, after receipt of this notice, you are restrained from transferring or creating any encumbrances on the aforesaid secured assets whether by way of sale, lease, license, gift, mortgage or otherwise.

9. The undersigned is a duly authorised officer of the Bank to issue this notice and exercise powers under Section 13 of aforesaid Act.

10. Needless to mention that this notice is addressed to you without prejudice to any other right or remedy available to the Bank.

Place: Delhi  
 Date: 07.08.2021

Authorised Officer

**Bank of India BOI**  
 BUDHPUR BRANCH: Khasra No 227, Main Road, Budhpur, New Delhi - 110036; E Mail: budhpur.newdelhi@bankofindia.co.in  
 Phone: 011-27207545

**पंजाब नैशनल बैंक Punjab National Bank**  
 ...भरोसे का प्रतीक... the name you can BANK upon!  
 (A GOVERNMENT OF INDIA UNDERTAKING)

Zonal SASTRA Centre, 1st Floor, Bikhaji Cama Place, New Delhi -110066, e-mail id: zs8343@pnb.co.in

**SALE NOTICE FOR SALE OF MOVABLE/IMMOVABLE PROPERTIES**

E-Auction Sale Notice for Sale of movable / Immovable Assets under the Securitisation and Reconstruction of Financial Assets and Enforcement of Security Interest Act, 2002 read with proviso to Rule 8 (6) of the Security Interest (Enforcement) Rules, 2002.

Notice is hereby given to the public in general and in particular to the Borrower(s) and Guarantor(s) that the below described immovable properties mortgaged/charged to the Secured Creditor, the constructive/physical/ symbolic possession of which has been taken by Authorised Officer of the Bank/Secured Creditor, will be sold on "As is where is", "As is what is", and "Whatever there is" on the date as mentioned in the table herein below, for recovery of its dues due to the Bank/ Secured Creditor from the respective Borrower(s) and Guarantor(s). The reserve price and the earnest money deposit will be as mentioned in the table below against the respective properties

**SCHEDULE OF SALE OF THE SECURED ASSETS**

Name of the Branch	Date of Demand Notice U/s 13(2) of SARFAESI Act 2002	Description of movable / Immovable Properties	RESERVE PRICE	DATE/ TIME OF E-AUCTION	DATE OF INSPECTION	Details of the encumbrances known to the secured creditors Name & contact no. of authorized officer
Name and Addresses of the Borrower/Guarantors Account	Amount as per Demand Notice	Nature of Possession Symbolic / Physical/ Constructive	EMD (Last date of deposit EMD)	Bid Increase Amount		
	Possession Date u/s 13(4) of SARFAESI Act 2002					
M/s Ashtavinayak Jeweller (P) Ltd., 2612-13, Bank Street, Gurudwara Road Corner, Karol Bagh, New Delhi - 110005	04.08.2014	Showroom Property situated at Shop No. 1 & 2, property Municipal No. 2608 to 2613 & 2637, Ground Floor, Plot/Khasra No. 252 and 253 Ward No. XVI, Block-M, Gurudwara Road, Naiwala Estate, Beadon Pura, Karol bagh, New Delhi-110005 admeasuring 800 Sq. Ft.	Rs. 1273.00 Lakh Rs. 127.30 Lacs [24.08.2021]	26.08.2021 11:00 AM to 04:00 PM	21.08.2021 upto 04.00 PM	Not known Sh. Sandeep Puri, 9868116781 Asstt. General Manager
Mr. Suresh Verma, S/o Sh. Ram Kumar Verma, A-6, Derawal Nagar, Model Town, Delhi - 110009, Mrs. Amita Verma W/o Sh. Suresh Verma, A-6, Derawal Nagar, Model Town, Delhi - 110009, Mrs. Ekta Verma, A-6, Derawal Nagar, Model Town, Delhi - 110009	28-01-2016	Physical Possession	Rs. 1,00,000/-			
1.M/s Cairo International, X-355, Lane No. 8, Ram Nagar, Gandhi Nagar, New Delhi - 110031	05-12-2017	1. Residential Property at C-491, Entire First Floor, Yojna Vihar Msg 336.85 Sq Yd in the name of Mr. Lalit Aggarwal	Rs. 342.00 Lakh Rs. 34.20 Lacs (24-08-2021)	26.08.2021 11:00 AM to 04:00 PM	21.08.2021 upto 04.00 PM	Not known Sh. Mukul Verma 9690338801 Chief Manager
2. Sh. Lalit Aggarwal (Partner), C-491, 2nd Floor, Yojna Vihar, New Delhi - 110092	31-01-2019	Physical Possession	Rs. 50,000/-			
3. Smt. Rekha Aggarwal (Partner), C-491, 2nd Floor, Yojna Vihar, New Delhi - 110092		Physical Possession	Rs. 342.00 Lakh Rs. 34.20 Lacs (24-08-2021)	26.08.2021 11:00 AM to 04:00 PM		
4. Sh. Lalit Aggarwal (Partner), Plot No. 22, Lane No. 6, Mundka, New Delhi - 110041		Physical Possession	Rs. 50,000/-			
5. Smt. Bhagwati Devi (Guarantor), C-491, 2nd Floor, Yojna Vihar, New Delhi - 110092		Physical Possession	Rs. 480.00 Lakh Rs. 48.00 Lacs (24-08-2021)	26.08.2021 11:00 AM to 04:00 PM		

**BRIEF TERMS AND CONDITIONS OF E-AUCTION SALE:** The sale shall be subject to the Terms & Conditions prescribed in the Security Interest (Enforcement) Rules 2002 and to the following further conditions: (1) The properties are being sold on "AS IS WHERE IS BASIS" and "AS IS WHAT IS BASIS" and "WHATEVER THERE IS BASIS". (2) The particulars of Secured Assets specified in the Schedule herein above stated to the best of the information of the Authorised Officer, but the Authorised Officer shall not be answerable for any error, misstatement or omission in this proclamation. (3) The sale will be done through e-auction platform provided at the Website <https://www.mstccommerce.com> on dates and time of auction specified above. (4) For further details and complete Terms & Conditions of the sale, please ensure to refer: [www.ibapi.in](http://www.ibapi.in), [www.mstccommerce.com](http://www.mstccommerce.com), <https://procure.gov.in/epublish/app>.

STATUTORY SALE NOTICE UNDER RULE 8(6) OF THE SARFAESI ACT, 2002

Date: 07-08-2021, Place : New Delhi

AUTHORIZED OFFICER, PUNJAB NATIONAL BANK

**ARUNIS ABODE LIMITED**  
 (formerly known as M.B. Parikh Finstocks Limited)  
 CIN: L70100GJ1994PLC021759  
 Regd. Office: Desai House, Survey No.2523, Coastal Highway, Umersadi, Killa Pardi, Valsad- 396125, Gujarat, India.  
 Mobile No: +91-70456 77788; +91-91678 69000; Email: corporate@arunis.co; Website: www.arunis.co

**Extract of Un-audited Standalone and Consolidated Financial Results for the Quarter Ended 30th June, 2021 (Rs. in Lakhs except EPS)**

Particulars	Standalone		Consolidated	
	Quarter Ended 30.06.2021 (Un-audited)	Year Ended 30.06.2020 (Un-audited)	Quarter Ended 31.03.2021 (Audited)	Quarter Ended 30.06.2021 (Un-audited)
1 Total income from operations (net)	30.94	20.54	12.66	30.94
2 Net Profit / (loss) for the period (before tax, Exceptional and /or Extra ordinary items)	18.14	6.00	(3.39)	17.70
3 Net Profit / (loss) for the period before tax (after Exceptional and /or Extra ordinary items)	18.14	6.00	(3.39)	17.70
4 Net Profit / (loss) for the period after tax (after Exceptional and /or Extra ordinary items)	16.39	7.42	(1.55)	15.95
5 Total Comprehensive Income for the period [(comprising profit / (loss) for the period (after tax) and other comprehensive income (after tax)]	16.39	7.48	(1.55)	15.95
6 Paid up Equity Share Capital (Face value of Rs. 10/- each)	300.00	300.00	300.00	300.00
7 Reserves (excluding Revaluation Reserves as per Balance Sheet of previous accounting year)	-	-	273.61	-
8 Earning per Equity share of Rs. 10/- each				
(a) Basic	0.55	0.25	(0.05)	0.53
(b) Diluted	0.55	0.25	(0.05)	0.53

**Notes:**

- The above is an extract of the detailed format of the Un-audited Standalone and Consolidated Financial Results of the Company for the quarter ended 30th June, 2021 filed with the Stock Exchange under Regulation 33 of the SEBI (Listing Obligations and Disclosure Requirements) Regulations, 2015. The full format of the said Financial Results are available on the Stock Exchange website viz. [www.bseindia.com](http://www.bseindia.com) and on the Company's website viz. [www.arunis.co](http://www.arunis.co).
- The above Un-audited Standalone and Consolidated Financial Results were reviewed by the Audit Committee and approved by the Board of Directors in their respective meetings held on 7th August, 2021 and the Statutory Auditors of the Company have carried out 'Limited Review' of the same.
- The Wholly Owned Subsidiary of the Company i.e. Arunis Edifice Private Limited was incorporated on 2nd June, 2021, hence, previous periods figures are not available and applicable.
- Previous periods figures have been rearranged/regrouped wherever considered necessary to confirm to the presentation of the current period.

For Arunis Abode Limited  
 (formerly known as M. B. Parikh Finstocks Limited)  
 Sd/-  
 Dhara D. Desai  
 Managing Director  
 DIN - 02926512

Place : Mumbai  
 Date: 7th August, 2021

**केनरा बैंक Canara Bank**  
 भारत सरकार का उपक्रम A Government of India Undertaking

**E-AUCTION SALE OF PROPERTIES**  
 Last date of EMD : 27-08-2021 & 08-09-2021

ASSET RECOVERY MANAGEMENT (ARM) II BRANCH, PARLIAMENT STREET, NEW DELHI-110001, PH - 011-23323891, 23723121, Email : cb3038@canarabank.com

**E-AUCTION SALE NOTICE**

Notice is hereby given to the public in general and in particular to the Borrower (s) and Guarantor (s) that the below described movable / immovable property mortgaged/hypothecated charged to the Secured Creditor, the possession of which has been taken by the Authorised Officer of the Canara Bank, will be sold on "As is where is", "As is what is", and "Whatever there is" basis on 31-08-2021 & 10-09-2021 from 12:30 PM to 01.30 PM through E-Auction under the Securitisation and Reconstruction of Financial Assets and Enforcement of Security Interest Act, 2002 read with Rule 8(6) of the Security Interest (Enforcement) Rules, 2002

For detailed terms and conditions of the sale please refer the link "E-Auction" provided in M/s Canbank Computer Services Ltd., J P ROYALE, 1st Floor, # 218, 2nd Main, Sampige Road, (Near 14th Cross) Malleswaram, BANGALORE - 560003 - website - [www.ccsl.co.in](http://www.ccsl.co.in) and <https://indianbankseaction.com> Contact person Mr Pratap Kanjilal / Mr. D.D. Pakhare - MOB: 9832952602/8898418010 Land Line 080-23469665 email: ccslseaction@gmail.com or ccsl@ccsl.co.in or Canara Bank's website [www.canarabank.com](http://www.canarabank.com)

EMD amount of 10% of the Reserve Price is to be deposited by way of Demand draft in favour of Authorised Officer, Canara Bank, ARM-II, Branch, Parliament Street, New Delhi or shall be deposited through RTGS/NEFT/Fund Transfer to credit of A/C No. 6970295000001, IFSC Code: CNRB006970 on or before 27-08-2021 & 08-09-2021 upto 05:00 P.M.

Sr. No.	Borrower / Guarantors / Mortgagor Name & Address	Details of movable / immovable property and status of possession	Total Dues	a. Reserve Price (Rs) b. EMD (Rs) c. Incremental Bid (Rs) d. Date of E-Auction & Time	The property can be inspected, with Prior Appointment with Authorized Officer on
<b>E-AUCTION SALE OF PROPERTIES on 31-08-2021 &amp; Last date of EMD : 27-08-2021</b>					
1.	M/s. Akshay enterprises (Proprietorship Firm), IX/5892, 3rd floor, Abadi of Geeta Gali, Subhash Mohalla, Dharampura, Gandhi Nagar, Ilaqua - Shahdara, Delhi-110031 2. Sh. Akshay Khanna (Prop) S/o Sh Rakesh Khanna, R/o House No-5, Ganesh Park, Rashid Market, Street-2, Krishna Nagar, Delhi-110051 3. Smt. Sarita Khanna w/o Sh. Rakesh Khanna (Guarantor) R/o House No. 5, Ganesh Park, Rashid Market, Street-2, Krishna Nagar, Delhi-110051	EMT of entire 3rd floor with 2/3rd floor rights of property bearing no. IX/5892 part of khasra no.111 measuring 125 sq yds (104.52 sq mtrs) situated at abadi of Geeta Gali, Subhash Mohalla, Dharampura, area of Village - Seelampur, Ilaqua-Shahdara, Now known as Gandhi Nagar, Delhi standing in the name of Smt. Sarita Khanna w/o Sh. Rakesh Khanna (This property is in physical possession of the Bank)	Rs. 91,01,516.27 (Rs Ninety One Lacs One Thousand Five Hundred sixteen and paise twenty seven only) up to 31.12.2017 plus further interest at applicable rate from 01.01.2018 along with expenses, other charges, etc.	a. 50,00,000.00 b. 5,00,000.00 c. 50,000.00 d. 31.08.2021 from 12:30 PM to 01.30 PM	25-08-2021 & 26-08-2021 between 2.00 P.M. to 5.00 P.M.
2.	M/s. Yahavi Exports Pvt. Ltd., RZ-5245, 2nd Floor, Khasra No. 245, Area of Village- Nasirpur, Jagdamba Vihar, West Sagarpur, New Delhi-110046. 2. Sh. Amit Yadav S/o Shri Suresh Kumar (Director) R/o RZ-152E, Gali no.1, East Sagarpur, New Delhi-110046. Also at: RZ-78A, Gali no. 2, Dabri Extension, New Delhi-110045 3. Sh. Vijay Sachan S/o Sh. Chote Lal Sachan (Guarantor) R/o House no. B-101 B, Phase-I, Goyalpa Dairy, Qutab Vihar, New Delhi-110071	EMT of entire 2nd floor at RZ-5245, out of Khasra No. 245, situated in the area of village - Nasirpur, colony known as Jagdamba Vihar, West Sagarpur, New Delhi - 110045 measuring an area of 100.00 sq. Yds. or 83.61 sq. mtrs. standing in the name of Sh. Amit Yadav S/o Sh. Suresh Yadav (This property is in physical possession of the Bank)	Rs. 54,64,393/- (Rs Fifty Four Lakhs Sixty Four Thousand Three Hundred Ninety Three only) interest up to 31.03.2017 plus further interest at applicable rate from 01.04.2017 along with expenses, other charges, etc.	a. 23,50,000.00 b. 2,35,000.00 c. 50,000.00 d. 31.08.2021 from 12:30 PM to 01.30 PM	25-08-2021 & 26-08-2021 between 2.00 P.M. to 5.00 P.M.
3.	M/s D J IMPEX, Plot No 245/5 Ground Floor, Gali No.4, Near Masjid Road, West Sagarpur, Dabri, New Delhi-110045 Also at: M/s D J Implex, WZ-1613, Nangal Raya, New Delhi-110046 2. Sh. Ramesh Kumar (Proprietor) S/o Shri Shishu Pal Singh R/o B-2/6, 2nd Floor, Janakpuri, New Delhi-110058	Residential property bearing no. 3 out of Khasra No.430-31 Street No 2 situated at Village Nasirpur Colony known as Kailashpuri, New Delhi measuring 100.00 sq yds in the name of Sh. Ramesh Kumar S/o Sh shishu Pal Singh, (This property is in symbolic possession of the Bank)	Rs. 1,72,63,422.06 (Rs One Crore seventy two lacs sixty three thousand four hundred twenty two and paise six only) up to 20.03.2018 plus further interest at applicable rate from 21.03.2018 along with expenses, other charges, etc.	a. 90,00,000.00 b. 9,00,000.00 c. 50,000.00 d. 31.08.2021 from 12:30 PM to 01.30 PM	25-08-2021 & 26-08-2021 between 2.00 P.M. to 5.00 P.M.
4.	M/s. Chawla Enterprises (Proprietorship Firm) Property No 347/1, Plot No. 26,				

